

 Print Page

Sri Guru Granth Sahib

Displaying 1285 of

ਇਕਿ ਨਗਨ ਫਿਰਹਿ ਦਿਨੁ ਰਾਤਿ ਨੀਦ ਨ ਸੋਵਹੀ ॥

Eik Nagan Firehi Dhin Raath Nanaeedh N Sovehee ||

Some wander naked day and night and never sleep.

ਮਲਾਰ ਵਾਰ (ਮਃ ੧) (੧੫):੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੫ ਪੰ. ੧

Raag Malar Guru Amar Das

ਇਕਿ ਅਗਨਿ ਜਲਾਵਹਿ ਅੰਗੁ ਆਪੁ ਵਿਗੋਵਹੀ ॥

Eik Agan Jalaavehi Ang Aap Vigovehee ||

Some burn their limbs in fire, damaging and ruining themselves.

ਮਲਾਰ ਵਾਰ (ਮਃ ੧) (੧੫):੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੫ ਪੰ. ੧

Raag Malar Guru Amar Das

ਵਿਣੁ ਨਾਵੈ ਤਨੁ ਛਾਰੁ ਕਿਆ ਕਹਿ ਰੋਵਹੀ ॥

Vin Naavai Than Shhaar Kiaa Kehi Rovehee ||

Without the Name, the body is reduced to ashes; what good is it to speak and cry then?

ਮਲਾਰ ਵਾਰ (ਮਃ ੧) (੧੫):੭ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੫ ਪੰ. ੨

Raag Malar Guru Amar Das

ਸੋਹਨਿ ਖਸਮ ਦੁਆਰਿ ਜਿ ਸਤਿਗੁਰੁ ਸੇਵਹੀ ॥੧੫॥

Sohan Khasam Dhuaar J Sathigur Saevehee ||15||

Those who serve the True Guru, are embellished and exalted in the Court of their Lord and Master. ||15||

ਮਲਾਰ ਵਾਰ (ਮਃ ੧) (੧੫):੮ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੫ ਪੰ. ੨

Raag Malar Guru Amar Das

ਸਲੋਕ ਮਃ ੩ ॥

Salok Ma 3 ||

Shalok, Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੫

ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥

Baabeehaa Anmrith Velaai Boliaa Thaan Dhar Sunee Pukaar ||

The rainbird chirps in the ambrosial hours of the morning before the dawn; its prayers are heard in the Court of the Lord.

ਮਲਾਰ ਵਾਰ (ਮਃ ੧) (੧੬) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੩
Raag Malar Guru Amar Das

ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥

Maeghai No Furamaan Hoaa Varasahu Kirapaa Dhhaar ||

The order is issued to the clouds, to let the rains of mercy shower down.

ਮਲਾਰ ਵਾਰ (ਮਃ ੧) (੧੬) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੩
Raag Malar Guru Amar Das

ਹਉ ਤਿਨ ਕੈ ਬਲਿਹਾਰਣੈ ਜਿਨੀ ਸਚੁ ਰਖਿਆ ਉਰਿ ਧਾਰਿ ॥

Ho Thin Kai Balihaaranai Jinee Sach Rakhiaa Our Dhhaar ||

I am a sacrifice to those who enshrine the True Lord within their hearts.

ਮਲਾਰ ਵਾਰ (ਮਃ ੧) (੧੬) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੪
Raag Malar Guru Amar Das

ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦਿ ਵੀਚਾਰਿ ॥੧॥

Naanak Naamae Sabh Hareeaavalee Gur Kai Sabadh Veechaar ||1||

O Nanak, through the Name, all are rejuvenated, contemplating the Word of the Guru's Shabad. ||1||

ਮਲਾਰ ਵਾਰ (ਮਃ ੧) (੧੬) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੪
Raag Malar Guru Amar Das

ਮਃ ੩ ॥

Ma 3 ||

Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੫

ਬਾਬੀਹਾ ਇਵ ਤੇਰੀ ਤਿਖਾ ਨ ਉਤਰੈ ਜੇ ਸਉ ਕਰਹਿ ਪੁਕਾਰ ॥

Baabeehaa Eiv Thaeree Thikhaa N Outharai Jae So Karehi Pukaar ||

O rainbird, this is not the way to quench your thirst, even though you may cry out a hundred times.

ਮਲਾਰ ਵਾਰ (ਮਃ ੧) (੧੬) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੫
Raag Malar Guru Amar Das

ਨਦਰੀ ਸਤਿਗੁਰੁ ਪਾਈਐ ਨਦਰੀ ਉਪਜੈ ਪਿਆਰੁ ॥

Nadharee Sathigur Paaeeai Nadharee Oupajai Piaar ||

By God's Grace, the True Guru is found; by His Grace, love wells up.

ਮਲਾਰ ਵਾਰ (ਮਃ ੧) (੧੬) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੫ ਪੰ. ੬

Raag Malar Guru Amar Das

ਨਾਨਕ ਸਾਹਿਬੁ ਮਨਿ ਵਸੈ ਵਿਚਹੁ ਜਾਹਿ ਵਿਕਾਰ ॥੨॥

Naanak Saahib Man Vasai Vichahu Jaahi Vikaar ||2||

O Nanak, when the Lord and Master abides in the mind, corruption and evil leave from within. ||2||

ਮਲਾਰ ਵਾਰ (ਮਃ ੧) (੧੬) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੫ ਪੰ. ੬

Raag Malar Guru Amar Das

ਪਉੜੀ ॥

Pourree ||

Pauree:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੫

ਇਕਿ ਜੈਨੀ ਉਝੜ ਪਾਇ ਪੁਰਹੁ ਖੁਆਇਆ ॥

Eik Jainee Oujharr Paae Dhhurahu Khuaaeiaa ||

Some are Jains, wasting their time in the wilderness; by their pre-ordained destiny, they are ruined.

ਮਲਾਰ ਵਾਰ (ਮਃ ੧) (੧੬):੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੫ ਪੰ. ੭

Raag Malar Guru Amar Das

ਤਿਨ ਮੁਖਿ ਨਾਹੀ ਨਾਮੁ ਨ ਤੀਰਥਿ ਨਾਇਆ ॥

Thin Mukh Naahee Naam N Theerathh Nhaaeiaa ||

The Naam, the Name of the Lord, is not on their lips; they do not bathe at sacred shrines of pilgrimage.

ਮਲਾਰ ਵਾਰ (ਮਃ ੧) (੧੬):੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੫ ਪੰ. ੭

Raag Malar Guru Amar Das

ਹਥੀ ਸਿਰ ਖੋਹਾਇ ਨ ਭਦੁ ਕਰਾਇਆ ॥

Hathhee Sir Khohaae N Bhadh Karaaeiaa ||

They pull out their hair with their hands, instead of shaving.

ਮਲਾਰ ਵਾਰ (ਮਃ ੧) (੧੬):੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੫ ਪੰ. ੮

Raag Malar Guru Amar Das

ਕੁਚਿਲ ਰਹਹਿ ਦਿਨ ਰਾਤਿ ਸਬਦੁ ਨ ਭਾਇਆ ॥

Kuchil Rehehi Dhin Raath Sabadh N Bhaaeiaa ||

They remain unclean day and night; they do not love the Word of the Shabad.

ਮਲਾਰ ਵਾਰ (ਮਃ ੧) (੧੬):੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੫ ਪੰ. ੮

Raag Malar Guru Amar Das

ਤਿਨ ਜਾਤਿ ਨ ਪਤਿ ਨ ਕਰਮੁ ਜਨਮੁ ਗਵਾਇਆ ॥

Thin Jaath N Path N Karam Janam Gavaaeiaa ||

They have no status, no honor, and no good karma. They waste away their lives in vain.

ਮਲਾਰ ਵਾਰ (ਮਃ ੧) (੧੬):੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੫ ਪੰ. ੮

Raag Malar Guru Amar Das

ਮਨਿ ਜੂਠੈ ਵੇਜਾਤਿ ਜੂਠਾ ਖਾਇਆ ॥

Man Joothai Vaejaath Joothaa Khaaeiaa ||

Their minds are false and impure; that which they eat is impure and defiled.

ਮਲਾਰ ਵਾਰ (ਮਃ ੧) (੧੬):੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੫ ਪੰ. ੯

Raag Malar Guru Amar Das

ਬਿਨੁ ਸਬਦੈ ਆਚਾਰੁ ਨ ਕਿਨ ਹੀ ਪਾਇਆ ॥

Bin Sabadhai Aachaar N Kin Hee Paaeiaa ||

Without the Shabad, no one achieves a lifestyle of good conduct.

ਮਲਾਰ ਵਾਰ (ਮਃ ੧) (੧੬):੭ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੫ ਪੰ. ੯

Raag Malar Guru Amar Das

ਗੁਰਮੁਖਿ ਓਅੰਕਾਰਿ ਸਚਿ ਸਮਾਇਆ ॥੧੬॥

Guramukh Ouankaar Sach Samaaeiaa ||16||

The Gurmukh is absorbed in the True Lord God, the Universal Creator. ||16||

ਮਲਾਰ ਵਾਰ (ਮਃ ੧) (੧੬):੮ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੫ ਪੰ. ੧੦

Raag Malar Guru Amar Das

ਸਲੋਕ ਮਃ ੩ ॥

Salok Ma 3 ||

Shalok, Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੫

ਸਾਵਣਿ ਸਰਸੀ ਕਾਮਣੀ ਗੁਰ ਸਬਦੀ ਵੀਚਾਰਿ ॥

Saavan Sarasee Kaamaneer Gur Sabadhee Veechaar ||

In the month of Saawan the bride is happy contemplating the Word of the Guru's Shabad.

ਮਲਾਰ ਵਾਰ (ਮਃ ੧) (੧੭) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੫ ਪੰ. ੧੦

Raag Malar Guru Amar Das

ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤਿ ਅਪਾਰਿ ॥੧॥

Naanak Sadhaa Suhaaganeer Gur Kai Haeth Apaar ||1||

O Nanak, she is a happy soul-bride forever; her love for the Guru is unlimited. ||1||

ਮਲਾਰ ਵਾਰ (ਮਃ ੧) (੧੭) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੧

Raag Malar Guru Amar Das

ਮਃ ੩ ॥

Ma 3 ॥

Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੫

ਸਾਵਣਿ ਦਝੈ ਗੁਣ ਬਾਹਰੀ ਜਿਸੁ ਦੂਜੈ ਭਾਇ ਪਿਆਰੁ ॥

Saavan Dhajhai Gun Baaharee Jis Dhoojai Bhaae Piaar ॥

In Saawan, she who has no virtue is burned, in attachment and love of duality.

ਮਲਾਰ ਵਾਰ (ਮਃ ੧) (੧੭) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੧

Raag Malar Guru Amar Das

ਨਾਨਕ ਪਿਰ ਕੀ ਸਾਰ ਨ ਜਾਣਈ ਸਭੁ ਸੀਗਾਰੁ ਖੁਆਰੁ ॥੨॥

Naanak Pir Kee Saar N Jaanee Sabh Seegaar Khuaar ॥2॥

O Nanak, she does not appreciate the value of her Husband Lord; all her decorations are worthless. ||2||

ਮਲਾਰ ਵਾਰ (ਮਃ ੧) (੧੭) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੨

Raag Malar Guru Amar Das

ਪਉੜੀ ॥

Pourree ॥

Pauree:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੫

ਸਚਾ ਅਲਖ ਅਭੇਉ ਹਠਿ ਨ ਪਤੀਜਈ ॥

Sachaa Alakh Abhaeo Hath N Patheejee ॥

The True, Unseen, Mysterious Lord is not won over by stubbornness.

ਮਲਾਰ ਵਾਰ (ਮਃ ੧) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੨

Raag Malar Guru Amar Das

ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥

Eik Gaavehi Raag Pareeaa Raag N Bheejee ॥

Some sing according to traditional ragas, but the Lord is not pleased by these ragas.

ਮਲਾਰ ਵਾਰ (ਮਃ ੧) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੩

Raag Malar Guru Amar Das

ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ ॥

Eik Nach Nach Poorehi Thaal Bhagath N Keejee ||

Some dance and dance and keep the beat, but they do not worship Him with devotion.

ਮਲਾਰ ਵਾਰ (ਮਃ ੧) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੩

Raag Malar Guru Amar Das

ਇਕਿ ਅੰਨੁ ਨ ਖਾਹਿ ਮੂਰਖ ਤਿਨਾ ਕਿਆ ਕੀਜਈ ॥

Eik Ann N Khaahi Moorakh Thinaa Kiaa Keejee ||

Some refuse to eat; what can be done with these fools?

ਮਲਾਰ ਵਾਰ (ਮਃ ੧) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੪

Raag Malar Guru Amar Das

ਤ੍ਰਿਸਨਾ ਹੋਈ ਬਹੁਤੁ ਕਿਵੈ ਨ ਧੀਜਈ ॥

Thrisanaa Hooe Bahuth Kivai N Dhheejee ||

Thirst and desire have greatly increased; nothing brings satisfaction.

ਮਲਾਰ ਵਾਰ (ਮਃ ੧) (੧੭):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੪

Raag Malar Guru Amar Das

ਕਰਮ ਵਧਹਿ ਕੈ ਲੋਅ ਖਪਿ ਮਰੀਜਈ ॥

Karam Vadhhehi Kai Loa Khap Mareejee ||

Some are tied down by rituals; they hassle themselves to death.

ਮਲਾਰ ਵਾਰ (ਮਃ ੧) (੧੭):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੪

Raag Malar Guru Amar Das

ਲਾਹਾ ਨਾਮੁ ਸੰਸਾਰਿ ਅੰਮ੍ਰਿਤੁ ਪੀਜਈ ॥

Laahaa Naam Sansaar Anmrith Peejee ||

In this world, profit comes by drinking in the Ambrosial Nectar of the Naam.

ਮਲਾਰ ਵਾਰ (ਮਃ ੧) (੧੭):੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੫

Raag Malar Guru Amar Das

ਹਰਿ ਭਗਤੀ ਅਸਨੇਹਿ ਗੁਰਮੁਖਿ ਘੀਜਈ ॥੧੭॥

Har Bhagathee Asanaehi Guramukh Gheejee ||17||

The Gurmukhs gather in loving devotional worship of the Lord. ||17||

ਮਲਾਰ ਵਾਰ (ਮਃ ੧) (੧੭):੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੫ ਪੰ. ੧੫

Raag Malar Guru Amar Das

ਸਲੋਕ ਮਃ ੩ ॥

Salok Ma 3 ||

Shalok, Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੫

ਗੁਰਮੁਖਿ ਮਲਾਰ ਰਾਗੁ ਜੋ ਕਰਹਿ ਤਿਨ ਮਨੁ ਤਨੁ ਸੀਤਲੁ ਹੋਇ ॥

Guramukh Malaar Raag Jo Karehi Thin Man Than Seethal Hoe ||

Those Gurmukhs who sing in the Raga of Malaar - their minds and bodies become cool and calm.

ਮਲਾਰ ਵਾਰ (ਮਃ ੧) (੧੮) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੫ ਪੰ. ੧੬

Raag Malar Guru Amar Das

ਗੁਰ ਸਬਦੀ ਏਕੁ ਪਛਾਣਿਆ ਏਕੋ ਸਚਾ ਸੋਇ ॥

Gur Sabadhee Eaek Pashhaaniaa Eaeko Sachaa Soe ||

Through the Word of the Guru's Shabad, they realize the One, the One True Lord.

ਮਲਾਰ ਵਾਰ (ਮਃ ੧) (੧੮) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੫ ਪੰ. ੧੬

Raag Malar Guru Amar Das

ਮਨੁ ਤਨੁ ਸਚਾ ਸਚੁ ਮਨਿ ਸਚੇ ਸਚੀ ਸੋਇ ॥

Man Than Sachaa Sach Man Sachae Sachee Soe ||

Their minds and bodies are true; they obey the True Lord, and they are known as true.

ਮਲਾਰ ਵਾਰ (ਮਃ ੧) (੧੮) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੫ ਪੰ. ੧੭

Raag Malar Guru Amar Das

ਅੰਦਰਿ ਸਚੀ ਭਗਤਿ ਹੈ ਸਹਜੇ ਹੀ ਪਤਿ ਹੋਇ ॥

Andhar Sachee Bhagath Hai Sehajae Hee Path Hoe ||

True devotional worship is deep within them; they are automatically blessed with honor.

ਮਲਾਰ ਵਾਰ (ਮਃ ੧) (੧੮) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੫ ਪੰ. ੧੭

Raag Malar Guru Amar Das

ਕਲਿਜੁਗ ਮਹਿ ਘੋਰ ਅੰਧਾਰੁ ਹੈ ਮਨਮੁਖ ਰਾਹੁ ਨ ਕੋਇ ॥

Kalijug Mehi Ghor Andhhaar Hai Manamukh Raahu N Koe ||

In this Dark Age of Kali Yuga, there is utter darkness; the self-willed manmukh cannot find the way.

ਮਲਾਰ ਵਾਰ (ਮਃ ੧) (੧੮) ਸ. (੩) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੫ ਪੰ. ੧੮

Raag Malar Guru Amar Das

ਸੇ ਵਡਭਾਗੀ ਨਾਨਕਾ ਜਿਨ ਗੁਰਮੁਖਿ ਪਰਗਟੁ ਹੋਇ ॥੧॥

Sae Vaddabhaagee Naanakaa Jin Guramukh Paragatt Hoe ||1||

O Nanak, very blessed are those Gurmukhs, unto whom the Lord is revealed. ||1||

ਮਲਾਰ ਵਾਰ (ਮਃ ੧) (੧੮) ਸ. (੩) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੫ ਪੰ. ੧੮

Raag Malar Guru Amar Das

ਮਃ ੩ ॥

Ma 3 ॥

Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੫

ਇੰਦੁ ਵਰਸੈ ਕਰਿ ਦਇਆ ਲੋਕਾਂ ਮਨਿ ਉਪਜੈ ਚਾਉ ॥

Eindh Varasai Kar Dhaeiaa Lokaan Man Oupajai Chaaoo ॥

The clouds rain down mercifully, and joy wells up in the minds of the people.

ਮਲਾਰ ਵਾਰ (ਮਃ ੧) (੧੮) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੫ ਪੰ. ੧੯

Raag Malar Guru Amar Das

ਜਿਸ ਕੈ ਹੁਕਮਿ ਇੰਦੁ ਵਰਸਦਾ ਤਿਸ ਕੈ ਸਦ ਬਲਿਹਾਰੈ ਜਾਉ ॥

Jis Kai Hukam Eindh Varasadhaa This Kai Sadh Balihaarai Jaano ॥

I am forever a sacrifice to the One, by whose Command the clouds burst forth with rain.

ਮਲਾਰ ਵਾਰ (ਮਃ ੧) (੧੮) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੫ ਪੰ. ੧੯

Raag Malar Guru Amar Das